

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਦੇ ਨਿਵਾਸੀਆਂ ਨੂੰ, ਐਮ.ਪੀ.ਏ.ਸੀ. ਦੀ [voterlookup.ca](http://voterlookup.ca) ਤੇ ਵੇਰਵੇ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ

ਬ੍ਰੈਂਪਟਨ, ਓਨਟਾਰੀਓ (14 ਅਪ੍ਰੈਲ, 2022) – ਅਕਤੂਬਰ ਵਿੱਚ ਹੋਣ ਵਾਲੀਆਂ 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ (Brampton Municipal and School Board Election) ਵਿੱਚ 200 ਦਿਨਾਂ ਤੋਂ ਵੀ ਘੱਟ ਸਮਾਂ ਬਚਿਆ ਹੈ, ਇਸਲਈ ਹੁਣ ਵੋਟ ਦੀ ਪਲਾਨਿੰਗ ਸ਼ੁਰੂ ਕਰਨ ਦਾ ਸਮਾਂ ਹੈ। ਸਿਟੀ ਆਫ ਬ੍ਰੈਂਪਟਨ, ਨਿਵਾਸੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ, [voterlookup.ca](http://voterlookup.ca) ਤੇ ਜਾਣ ਕਿ ਉਹਨਾਂ ਨੂੰ ਮਤਦਾਤਾਵਾਂ ਦੀ ਮੁੱਢਲੀ ਸੂਚੀ (Preliminary List of Electors) ਵਿੱਚ ਸ਼ਾਮਲ ਕੀਤਾ ਹੋਇਆ ਹੈ ਅਤੇ ਉਹਨਾਂ ਦੀ ਸਾਰੀ ਜਾਣਕਾਰੀ ਸਹੀ ਹੈ।

ਮਿਊਨਿਸਿਪਲ ਪ੍ਰਾਪਰਟੀ ਅਸੈਸਮੈਂਟ ਕਾਰਪੋਰੇਸ਼ਨ (ਐਮ.ਪੀ.ਏ.ਸੀ.) (Municipal Property Assessment Corporation) (MPAC), ਮਤਦਾਤਾਵਾਂ ਦੀ ਮੁੱਢਲੀ ਸੂਚੀ ਬਣਾਉਂਦੀ ਹੈ, ਜਿਸਦੀ ਵਰਤੋਂ, ਚੋਣਾਂ ਲਈ ਵੋਟਰ ਸੂਚੀ (Voters' List) ਤਿਆਰ ਕਰਨ ਲਈ ਕੀਤੀ ਜਾਂਦੀ ਹੈ। [Voterlookup.ca](http://Voterlookup.ca), ਐਮ.ਪੀ.ਏ.ਸੀ. (MPAC) ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ, ਵਰਤਣ ਵਿੱਚ ਅਸਾਨ, ਐਨਲਾਈਨ ਸੇਵਾ ਹੈ।

### ਝਲਕੀਆਂ:

- 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਵਿੱਚ ਯੋਗ ਵੋਟਰ, ਉਹ ਵਿਅਕਤੀ ਹੈ, ਜਿਸਦੀ ਉਮਰ ਘੱਟੋ-ਘੱਟ 18 ਸਾਲ ਹੈ, ਉਹ ਕੈਨੇਡਾ ਦਾ ਨਾਗਰਿਕ ਹੈ, ਬ੍ਰੈਂਪਟਨ ਦਾ ਨਿਵਾਸੀ ਹੈ ਜਾਂ ਬ੍ਰੈਂਪਟਨ ਵਿੱਚ ਪ੍ਰਾਪਰਟੀ ਦਾ ਮਾਲਕ ਜਾਂ ਕਿਰਾਏਦਾਰ ਹੈ ਜਾਂ ਮਾਲਕ ਜਾਂ ਕਿਰਾਏਦਾਰ ਦਾ ਜੀਵਨਸਾਥੀ ਹੈ।
- ਇਹ ਪੁਸ਼ਟੀ ਕਰਨ ਲਈ ਕਿ, ਆਉਣ ਵਾਲੀਆਂ ਮਿਊਨਿਸਿਪਲ ਚੋਣਾਂ ਲਈ ਰਿਕਾਰਡ ਕੀਤੀ ਹੋਈ ਤੁਹਾਡੀ ਜਾਣਕਾਰੀ ਸਹੀ ਹੈ, [voterlookup.ca](http://voterlookup.ca) ਤੇ ਜਾਓ ਅਤੇ ਆਪਣੀ ਮਿਊਨਿਸਿਪਲਟੀ, ਪੂਰਾ ਨਾਮ, ਜਨਮ ਮਿਤੀ ਅਤੇ ਆਪਣੀ ਪ੍ਰਾਪਰਟੀ ਦਾ ਪਤਾ ਜਾਂ ਅਸੈਸਮੈਂਟ ਰੋਲ ਨੰਬਰ ਦਾਖਲ ਕਰੋ।
- ਭਾਵੇਂ ਤੁਸੀਂ ਪਿਛਲੀਆਂ ਮਿਊਨਿਸਿਪਲ ਚੋਣਾਂ ਵਿੱਚ ਵੋਟਰ ਸੂਚੀ ਵਿੱਚ ਸੀ, ਤਾਂ ਵੀ ਇਹ ਤਸਦੀਕ ਕਰਨ ਲਈ ਹੁਣੇ ਸੂਚੀ ਦੇਖੋ ਕਿ ਤੁਹਾਡੇ ਵੇਰਵੇ ਸਹੀ ਹਨ।
- ਜੇਕਰ ਤੁਸੀਂ ਪਿਛਲੇ ਕੁਝ ਸਾਲਾਂ ਵਿੱਚ 18 ਸਾਲ ਦੇ ਹੋਏ ਹੋ, ਹਾਲ ਵਿੱਚ ਹੀ ਬ੍ਰੈਂਪਟਨ ਵਿੱਚ ਆਏ ਹੋ ਜਾਂ ਬ੍ਰੈਂਪਟਨ ਵਿੱਚ ਘਰ ਬਦਲਿਆ ਹੈ ਜਾਂ ਕੈਨੇਡਾ ਦੇ ਨਵੇਂ ਨਾਗਰਿਕ ਹੋ, ਤਾਂ [voterlookup.ca](http://voterlookup.ca) ਤੇ ਆਪਣੀ ਜਾਣਕਾਰੀ ਅੱਪਡੇਟ ਕਰੋ।
- ਪ੍ਰੋਵਿੰਸੀਅਲ ਚੋਣਾਂ ਵੀ ਇਸ ਸਾਲ, 2 ਜੂਨ ਨੂੰ ਹੋ ਰਹੀਆਂ ਹਨ। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ, ਆਪਣੀ ਜਾਣਕਾਰੀ ਦੀ ਪੁਸ਼ਟੀ ਜਾਂ ਅੱਪਡੇਟ ਕਰਨ ਲਈ, [eregistration.elections.on.ca](http://eregistration.elections.on.ca) ਤੇ ਪ੍ਰੋਵਿੰਸੀਅਲ ਵੋਟਰ ਸੂਚੀ ਦੇਖਣ।

ਹੋਰ ਜਾਣਕਾਰੀ ਲਈ, [voterlookup.ca](http://voterlookup.ca) ਤੇ ਜਾਓ ਜਾਂ ਐਮ.ਪੀ.ਏ.ਸੀ. ਨੂੰ, 1.866.296.6722 ਤੇ ਜਾਂ TTY 1.877.889.6722 ਤੇ ਸੰਪਰਕ ਕਰੋ।

### ਹਵਾਲਾ

“ਇਹ ਪੁਸ਼ਟੀ ਕਰਨਾ ਕਿ ਐਮ.ਪੀ.ਏ.ਸੀ. ਦੀ, [voterlookup.ca](http://voterlookup.ca) ਤੇ ਤੁਹਾਡੀ ਜਾਣਕਾਰੀ ਸਹੀ ਹੈ, 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਵਿੱਚ ਵੋਟ ਪਾਉਣ ਲਈ ਤਿਆਰੀ ਕਰਨ ਦਾ ਇੱਕ ਮਹੱਤਵਪੂਰਨ ਕਦਮ ਹੈ। ਯੋਗ ਵੋਟਰ, ਵੋਟਿੰਗ ਡੇ ਨੂੰ ਆਪਣੇ ਵੋਟਿੰਗ ਸਥਾਨ ਵਿਖੇ ਸਮਾਂ ਬਚਾਉਣ ਵਿੱਚ ਮਦਦ ਲਈ, ਇਹ ਯਕੀਨੀ ਬਣਾ ਸਕਦੇ ਹਨ ਕਿ ਸੂਚੀ ਵਿੱਚ ਉਹਨਾਂ ਦੀ ਜਾਣਕਾਰੀ ਅੱਪ-ਟੂ-ਡੇਟ ਹੈ।”

- ਪੀਟਰ ਫੇ (Peter Fay), ਸਿਟੀ ਕਲਰਕ ਅਤੇ ਰਿਟਰਨਿੰਗ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)